

ਕੰਮ ਉੱਤੇ ਸਿਹਤ ਅਤੇ ਸੁਰੱਖਿਆ - WHS ਕਾਨੂੰਨਾਂ ਦੇ ਅਧੀਨ ਫਰਜ਼

ਕੰਮ ਉੱਤੇ ਸਿਹਤ ਅਤੇ ਸੁਰੱਖਿਆ ਦੇ ਆਦਰਸ਼ ਕਾਨੂੰਨਾਂ ਦੁਆਰਾ ਲੋੜੀਂਦਾ ਹੈ ਕਿ ਰੁਜ਼ਗਾਰਦਾਤੇ ਕੰਮ ਦੀ ਜਗ੍ਹਾ ਵਿੱਚ ਲੋਕਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਦਾ ਧਿਆਨ ਰੱਖਣਾ। ਇਸ ਵਿੱਚ ਸ਼ਾਮਲ ਹਨ:

- ਕੰਮ ਦਾ ਵਾਤਾਵਰਣ ਪ੍ਰਦਾਨ ਕਰਨਾ ਅਤੇ ਬਣਾਈ ਰੱਖਣਾ ਜੋ ਕਿ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਤੋਂ ਬਿਨਾਂ ਹੋਵੇ
- ਕਰਮਚਾਰੀਆਂ ਦੀ ਭਲਾਈ ਲਈ ਮੁਨਾਸਿਬ ਅਤੇ ਪਹੁੰਚਯੋਗ ਸਹੂਲਤਾਂ ਪ੍ਰਦਾਨ ਕਰਨੀਆਂ ਤਾਂ ਜੋ ਉਹ ਆਪਣਾ ਕੰਮ ਕਰ ਸਕਣ, ਅਤੇ
- ਬਿਮਾਰੀ ਜਾਂ ਸੱਟ ਤੋਂ ਬਚਾਅ ਕਰਨ ਲਈ ਕਰਮਚਾਰੀਆਂ ਦੀ ਸਿਹਤ ਅਤੇ ਕੰਮ ਦੀ ਜਗ੍ਹਾ ਵਿੱਚ ਹਾਲਾਤਾਂ ਦੀ ਨਿਗਰਾਨੀ ਕਰਨੀ।

ਕਰਮਚਾਰੀਆਂ ਪ੍ਰਤੀ ਫਰਜ਼

ਆਪਣੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੁਹਾਡਾ ਫਰਜ਼ ਹੈ। ਤੁਸੀਂ COVID-19 ਦੇ ਸੰਪਰਕ ਵਿੱਚ ਆਉਣ ਵਾਲੇ ਖਤਰੇ ਨੂੰ ਲਾਜ਼ਮੀ ਖਤਮ ਕਰੋ, ਜਾਂ ਜੇ ਇਹ ਸੰਭਵ ਨਹੀਂ ਹੈ, ਤਾਂ ਤੁਹਾਨੂੰ ਇਸ ਨੂੰ ਜਿੰਨ੍ਹਾਂ ਵੀ ਸੰਭਵ ਹੋਵੇ ਘਟਾਉਣ ਦੀ ਲੋੜ ਹੈ।

ਇਸ ਤਰ੍ਹਾਂ ਕਰਕੇ ਕਰਮਚਾਰੀਆਂ ਨੂੰ COVID-19 ਦੇ ਸੰਪਰਕ ਵਿੱਚ ਆਉਣ ਦੇ ਖਤਰੇ ਤੋਂ ਬਚਾਉਣਾ, ਉਦਾਹਰਣ ਵਜੋਂ:

- ਘਰੋਂ ਕੰਮ ਕਰਨ ਦੇ ਪ੍ਰਬੰਧਾਂ ਨੂੰ ਲਾਗੂ ਕਰਨਾ
- ਕਰਮਚਾਰੀਆਂ ਕੋਲੋਂ ਸਰੀਰਕ ਦੂਰੀ ਅਤੇ ਵਧੀਆ ਸਾਫ-ਸਫਾਈ ਦਾ ਅਭਿਆਸ ਕਰਵਾਉਣਾ
- ਕਰਮਚਾਰੀਆਂ ਨੂੰ ਘਰ ਵਿੱਚ ਰਹਿਣ ਦੇਣਾ ਜਦੋਂ ਉਹ ਬਿਮਾਰ ਹਨ, ਅਤੇ
- ਕੰਮ ਦੀ ਜਗ੍ਹਾ ਨੂੰ ਬਾਕਾਇਦਾ ਅਤੇ ਚੰਗੀ ਤਰ੍ਹਾਂ ਸਾਫ ਕਰਨਾ।

ਕੰਮ ਦੀ ਜਗ੍ਹਾ ਵਿੱਚ ਦੂਸਰੇ ਲੋਕਾਂ ਪ੍ਰਤੀ ਫਰਜ਼

ਤੁਸੀਂ ਇਹ ਲਾਜ਼ਮੀ ਯਕੀਨੀ ਬਣਾਓ ਕਿ ਤੁਹਾਡੇ ਕਾਰੋਬਾਰ ਦਾ ਕੰਮ ਦੂਸਰੇ ਲੋਕਾਂ ਜਿਵੇਂ ਕਿ ਗਾਹਕਾਂ ਅਤੇ ਪ੍ਰਾਹੁਣਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਨਾ ਪਾਵੇ।

COVID-19 ਦੇ ਸੰਪਰਕ ਵਿੱਚ ਆਉਣ ਦੇ ਖਤਰੇ ਤੋਂ ਦੂਸਰਿਆਂ ਨੂੰ ਬਚਾਓ, ਉਦਾਹਰਣ ਵਜੋਂ, ਉਹਨਾਂ ਨੂੰ ਇਹ ਕਰਨ ਲਈ ਕਰੋ:

- ਬਿਨਾਂ ਸੰਪਰਕ ਤੋਂ ਚੀਜ਼ਾਂ ਲੈਣ-ਦੇਣ ਅਤੇ ਭੁਗਤਾਨਾਂ ਦੇ ਸਮੇਤ, ਸਰੀਰਕ ਦੂਰੀ ਦਾ ਅਭਿਆਸ
- ਚੰਗੀ ਸਾਫ-ਸਫਾਈ ਦਾ ਅਭਿਆਸ, ਅਤੇ
- ਕੰਮ ਦੀ ਜਗ੍ਹਾ ਤੋਂ ਦੂਰ ਰਹਿਣਾ, ਜਦ ਤੱਕ ਕਿ ਇਹ ਲਾਜ਼ਮੀ ਨਾ ਹੋਵੇ

ਕੰਮ ਦੀ ਜਗ੍ਹਾ ਅਤੇ ਸਹੂਲਤਾਂ ਨੂੰ ਵਧੀਆ ਬਣਾਈ ਰੱਖਣ ਦਾ ਫਰਜ਼

ਤੁਸੀਂ ਆਪਣੇ ਕੰਮ ਦੀ ਜਗ੍ਹਾ ਨੂੰ ਵਧੀਆ ਬਣਾਈ ਰੱਖੋ ਇਹ ਯਕੀਨੀ ਬਣਾਓ ਕਿ ਕੰਮ ਦਾ ਵਾਤਾਵਰਣ ਕਰਮਚਾਰੀਆਂ ਅਤੇ ਦੂਸਰਿਆਂ ਨੂੰ COVID-19 ਦੇ ਸੰਪਰਕ ਵਿੱਚ ਆਉਣ ਦੇ ਖਤਰੇ ਵਿੱਚ ਨਾ ਪਾਵੇ।

ਕੰਮ ਦਾ ਸੁਰੱਖਿਅਤ ਵਾਤਾਵਰਣ ਇਸ ਤਰ੍ਹਾਂ ਵਧੀਆ ਬਣਾਈ ਰੱਖੋ, ਉਦਾਹਰਣ ਵਜੋਂ:

- ਕੰਮ ਦੀ ਜਗ੍ਹਾ ਨੂੰ ਬਾਕਾਇਦਾ ਅਤੇ ਚੰਗੀ ਤਰ੍ਹਾਂ ਸਾਫ ਕਰਨਾ।
- ਸਰੀਰਕ ਦੂਰੀ ਨੂੰ ਲਾਗੂ ਕਰਨ ਵਾਸਤੇ ਕੰਮ ਦੀ ਜਗ੍ਹਾ ਦਾ ਖਾਕਾ ਬਦਲਣਾ, ਅਤੇ
- ਕੰਮ ਦੀ ਜਗ੍ਹਾ ਵਿੱਚ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨਾ।

ਤੁਸੀਂ ਆਪਣੀ ਕੰਮ ਦੀ ਜਗ੍ਹਾ ਵਿੱਚ ਇਹਨਾਂ ਦੇ ਸਮੇਤ ਕਾਫੀ ਸਾਰੀਆਂ ਸਹੂਲਤਾਂ ਵੀ ਪ੍ਰਦਾਨ ਕਰੋ:

- ਸਾਬਣ, ਪਾਣੀ ਅਤੇ ਕਾਗਜ਼ੀ ਤੌਲੀਏ ਦੇ ਨਾਲ ਹੱਥ ਧੋਣ ਵਾਲੀਆਂ ਸਹੂਲਤਾਂ
- ਹੱਥ ਸਾਫ ਕਰਨ ਵਾਲਾ ਸੈਨੀਟਾਈਜ਼ਰ, ਜਿੱਥੇ ਕਰਮਚਾਰੀਆਂ ਲਈ ਹੱਥ ਧੋਣਾ ਸੰਭਵ ਨਾ ਹੋਵੇ, ਅਤੇ
- ਕਰਮਚਾਰੀਆਂ ਦੇ ਕਮਰੇ ਜੋ ਕਿ ਸਾਫ ਹਨ ਅਤੇ ਸਰੀਰਕ ਦੂਰੀ ਦੀ ਆਗਿਆ ਦਿੰਦੇ ਹਨ।

ਕਰਮਚਾਰੀਆਂ ਨੂੰ ਇਹਨਾਂ ਸਹੂਲਤਾਂ ਨੂੰ ਵਰਤਣ ਲਈ ਨਿਯਮਤ ਛੁੱਟੀ ਦਿਓ, ਖਾਸ ਤੌਰ ਤੇ ਆਪਣੇ ਹੱਥ ਧੋਣ ਲਈ।

ਜਾਣਕਾਰੀ, ਸਿਖਲਾਈ, ਨਿਰਦੇਸ਼ ਅਤੇ ਨਿਗਰਾਨੀ ਪ੍ਰਦਾਨ ਕਰਨ ਦੇ ਫਰਜ਼

ਤੁਸੀਂ ਆਪਣੇ ਕਰਮਚਾਰੀਆਂ ਨੂੰ ਜਾਣਕਾਰੀ ਜਾਂ ਸਿਖਲਾਈ ਪ੍ਰਦਾਨ ਕਰੋ ਜੋ ਕਿ ਉਹਨਾਂ ਨੂੰ ਉਹਨਾਂ ਦੇ ਕੰਮ ਤੋਂ COVID-19 ਦੇ ਸੰਪਰਕ ਵਿੱਚ ਆਉਣ ਦੇ ਖਤਰੇ ਤੋਂ ਬਚਾਉਣ ਲਈ ਜ਼ਰੂਰੀ ਹੈ।

ਇਸ ਵਿੱਚ ਸ਼ਾਮਲ ਹੋ ਸਕਦੇ ਹਨ:

- ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਲਈ ਹਿਦਾਇਤਾਂ
- ਕਿਸੇ ਜ਼ਰੂਰੀ ਨਿੱਜੀ ਬਚਾਅ ਦੇ ਉਪਕਰਣ ਨੂੰ ਪਹਿਨਣ ਅਤੇ ਵਰਤਣ ਦੀ ਸਿਖਲਾਈ
- ਕਿਵੇਂ ਅਤੇ ਕਦੋਂ ਸਫਾਈ ਕਰਨੀ ਹੈ, ਦੀ ਸਿਖਲਾਈ
- ਘਰ ਵਿੱਚ ਸੁਰੱਖਿਅਤ ਕੰਮ ਦੀ ਜਗ੍ਹਾ ਕਿਵੇਂ ਸਥਾਪਿਤ ਕਰਨੀ ਹੈ ਲਈ ਨਿਰਦੇਸ਼, ਅਤੇ
- ਜੇ ਬਿਮਾਰ ਹਨ ਤਾਂ ਘਰੇ ਰਹਿਣ ਲਈ ਨਿਰਦੇਸ਼।

ਸਲਾਹ ਕਰਨ ਦਾ ਫਰਜ਼

ਤੁਸੀਂ ਆਪਣੇ ਕਰਮਚਾਰੀਆਂ ਨਾਲ COVID-19 ਨਾਲ ਸਬੰਧਿਤ ਸਿਹਤ ਅਤੇ ਸੁਰੱਖਿਆ ਦੇ ਮੁੱਦਿਆਂ ਬਾਰੇ ਲਾਜ਼ਮੀ ਸਲਾਹ ਕਰੋ ਅਤੇ ਕਰਮਚਾਰੀਆਂ ਨੂੰ ਆਪਣੇ ਵਿਚਾਰ ਅਤੇ ਚਿੰਤਾਵਾਂ ਜ਼ਾਹਰ ਕਰਨ ਦਾ ਮੌਕਾ ਦਿਓ। ਵਿਚਾਰਾਂ ਨੂੰ ਧਿਆਨ ਵਿੱਚ ਰੱਖੋ ਅਤੇ ਕੀਤੀ ਸਲਾਹ ਦੇ ਨਤੀਜਿਆਂ ਬਾਰੇ ਕਰਮਚਾਰੀਆਂ ਨੂੰ ਦੱਸੋ।

ਕਰਮਚਾਰੀਆਂ ਨਾਲ ਸਲਾਹ ਕਰੋ ਜਦੋਂ ਤੁਸੀਂ:

- ਖਤਰੇ ਦਾ ਮੁਲਾਂਕਣ ਕਰਦੇ ਹੋ
- ਖਤਰਿਆਂ ਦਾ ਪ੍ਰਬੰਧ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਫੈਸਲਾ ਕਰਨ ਲੱਗਿਆਂ, ਜਿਵੇਂ ਕਿ ਘਰੋਂ ਕੰਮ ਕਰਨ ਦੇ ਪ੍ਰਬੰਧਾਂ ਦੀ ਸ਼ੁਰੂਆਤ ਕਰਨੀ, ਜਾਂ ਸਰੀਰਕ ਦੂਰੀ ਵਾਸਤੇ ਕੰਮ ਦੀ ਜਗ੍ਹਾ ਵਿੱਚ ਪਾਬੰਦੀਆਂ ਲਗਾਉਣੀਆਂ
- ਕੰਮ ਦੀ ਜਗ੍ਹਾ ਵਿੱਚ ਸਹੂਲਤਾਂ ਬਾਰੇ ਫੈਸਲੇ, ਅਤੇ
- ਦੂਸਰੇ ਬਲਦਾਵਾਂ ਲਈ ਪ੍ਰਸਤਾਵ ਜੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਤੁਸੀਂ ਕਿਸੇ ਸਹਿਮਤ ਹੋਏ ਤਰੀਕਿਆਂ ਦੀ ਲਾਜ਼ਮੀ ਪਾਲਣਾ ਕਰੋ। ਜੇ ਇੱਥੇ ਸਿਹਤ ਅਤੇ ਸੁਰੱਖਿਆ ਨੁਮਾਇੰਦੇ ਹਨ, ਤੁਸੀਂ ਇਹਨਾਂ ਨੂੰ ਸਲਾਹ ਵਿੱਚ ਜ਼ਰੂਰ ਸ਼ਾਮਲ ਕਰੋ।

ਵਧੇਰੇ ਜਾਣਕਾਰੀ

COVID-19 ਅਤੇ ਕੰਮ ਉੱਤੇ ਸਿਹਤ ਤੇ ਸੁਰੱਖਿਆ ਬਾਰੇ ਵਧੇਰੇ ਜਾਣਕਾਰੀ ਲਈ, [Safe Work ਆਸਟ੍ਰੇਲੀਆ ਦੀ ਵੈਬਸਾਈਟ](#) ਉੱਤੇ ਜਾਓ।